



# ਪਸੂ ਪਾਲਣ ਸੁਣੇਹੇ



## ਗੁਰੂ ਅੰਗਰ ਦੇਵ ਵੈਟਨਰੀ ਅਤੇ ਐਨੀਮਲ ਸਾਈਂਸਜ਼ ਯੂਨੀਵਰਸਿਟੀ, ਲੁਧਿਆਣਾ (ਪੰਜਾਬ)

'PASHU PALAN SUNEHE'

Vol. 4 No. 4 (July- August, 2024)

### ਸੰਪਾਦਕੀ ਬੋਰਡ

#### ਚੇਅਰਮੈਨ

ਡਾ. ਪਰਕਾਸ਼ ਸਿੰਘ ਬਰਾੜ  
(ਨਿਰਦੇਸ਼ਕ ਪਸਾਰ ਸਿੱਖਿਆ)

#### ਮੈਂਬਰ

ਡਾ. ਮੀਰਾ ਡੀ. ਆਂਸਲ  
ਡਾ. ਜਸਪਾਲ ਸਿੰਘ ਹੁੰਦਲ  
ਡਾ. ਹਰਕੀਰਤ ਸਿੰਘ  
ਡਾ. ਇੰਦਰਪ੍ਰੀਤ ਕੌਰ

#### ਸੰਪਾਦਕ

ਡਾ. ਰਾਕੇਸ਼ ਕੁਮਾਰ ਸ਼ਰਮਾ  
ਡਾ. ਜਸਵਿੰਦਰ ਸਿੰਘ

#### ਸੰਪਰਕ

ਨਿਰਦੇਸ਼ਾਲਾ ਪਸਾਰ ਸਿੱਖਿਆ  
ਗੁਰੂ ਅੰਗਰ ਦੇਵ ਵੈਟਨਰੀ  
ਐਂਡ ਐਨੀਮਲ ਸਾਈਂਸਜ਼  
ਯੂਨੀਵਰਸਿਟੀ, ਲੁਧਿਆਣਾ  
0161-2553364  
deegadvasuldh@gmail.com

#### ਯੂਟਿਊਬ ਚੈਨਲ



### ਪਾਣੀ ਬਚਾਉ - ਜੀਵਨ ਬਚਾਉ

ਕਿਸੇ ਨੇ ਕਦੇ ਕਿਆਸਿਆ ਵੀ ਨਹੀਂ ਹੋਣਾ ਕਿ ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ "ਪੰਜਾਬ" ਵਿੱਚ ਵੀ ਪਾਣੀ ਬਚਾਓ ਦੀ ਗੁਹਾਰ ਲਗਾਈ ਜਾਵੇਗੀ। ਭਾਵੇਂ ਧਰਤੀ ਦਾ ਲੱਗਭੱਗ 70% ਹਿੱਸਾ ਪਾਣੀ ਨਾਲ ਢਕਿਆ ਹੋਇਆ ਹੈ ਪਰ ਇਹ ਸਾਰਾ ਪਾਣੀ ਪੀਣਯੋਗ ਨਹੀਂ ਹੈ। ਧਰਤੀ ਦਾ ਸਿਰਫ 3% ਪਾਣੀ ਹੀ ਤਾਜ਼ਾ ਹੈ ਤੇ ਇਸ ਵਿੱਚੋਂ ਸਿਰਫ 1% ਹੀ ਪੀਣ ਯੋਗ ਹੈ। ਹੁਣ ਤੁਸੀਂ ਆਪ ਸੋਚੋ ਇਕ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਪੀਣ ਵਾਲੇ ਪਾਣੀ ਦੇ ਦਰਿਆ ਵਹਿੰਦੇ ਹਨ। ਪਰ ਪੈਸੇ ਦੀ ਹੋੜ, ਤਰੱਕੀ ਦੀ ਚਾਹਤ ਤੇ ਅਗਿਆਨਤਾ ਨੇ ਮਨੁੱਖ ਨੂੰ ਆਪਣੇ ਕੁਦਰਤੀ ਸਰੋਤਾਂ ਬਾਰੇ ਸੋਚਣ ਦਾ ਟਾਈਮ ਹੀ ਨਹੀਂ ਦਿੱਤਾ, ਸਿੱਟੇ ਵਜੋਂ ਇਹ ਘਟਨੇ, ਪਲੀਤ ਹੋਣੇ ਜਾਂ ਖਤਮ ਹੋਣੇ ਸ਼ੁਰੂ ਹੋ ਗਏ। ਕਈ ਰੁੱਖ ਖਤਮ ਹੋ ਗਏ, ਕਈ ਖਤਮ ਹੋਣ ਦੇ ਕਗਾਰ ਤੇ ਨੇ, ਮਿੱਟੀ ਦੀ ਵੀ ਉਪਜਾਉ ਸ਼ਕਤੀ ਪਹਿਲਾਂ ਵਾਲੀ ਨਹੀਂ ਰਹੀ। ਹੋਰਾਂ ਕਾਰਨਾਂ ਦੇ ਨਾਲ ਨਾਲ ਪਾਣੀ ਦਾ ਘਟਨਾ, ਪਲੀਤ ਹੋਣਾ ਵੀ ਇੱਕ ਕਾਰਨ ਹੈ। ਮਾਲਵੇ ਇਲਾਕੇ ਦਾ ਪਾਣੀ ਖਾਰਾ ਹੋ ਗਿਆ, ਕਿਤੇ ਕਿਤੇ ਇਸ ਵਿੱਚ ਜ਼ਹਿਰੀਲੇ /ਮਾਰੂ ਤੱਤਾਂ ਦੀ ਮੌਜੂਦਗੀ ਵੀ ਵੇਖੀ ਗਈ ਹੈ। ਅਸੀਂ ਧਰਤੀ ਹੇਠੋਂ ਅੰਨ੍ਹੇਵਾਹ ਪਾਣੀ ਕੱਢੀ ਜਾ ਰਹੇ ਹਾਂ। ਸੜਕਾਂ, ਗੱਲੀਆਂ, ਪਹੀਆਂ, ਨਹਿਰਾਂ, ਕਸੀਆਂ ਸੂਝੇ ਆਦਿ ਅਸੀਂ ਸਭ ਪੱਕੇ ਕਰੀ ਜਾਣੇ ਹਾਂ, ਮੀਂਹ ਦਾ ਪਾਣੀ ਸਾਰਾ ਗੰਦੇ ਨਾਲਿਆ ਵਿੱਚ ਜਾਈ ਜਾਂਦਾ, ਕਦੇ ਸੋਚਿਆ ਕਿ ਫਿਰ ਧਰਤੀ ਹੇਠਲੇ ਪਾਣੀ ਦੀ ਭਰਭਾਈ ਕਿਸ ਤਰਾਂ ਹੋਵੇਗੀ। ਦੋਸਤੋਂ ਪੰਜਾਬ ਦੀ ਹਰ ਪਾਸੇ ਤੋਂ ਮਾੜੀ ਹਾਲਤ ਕਿਸੇ ਤੋਂ ਛੁਪੀ ਨਹੀਂ ਹੈ। ਪੰਜਾਬੀਆਂ ਨੇ ਦੇਸ਼ ਤੇ ਭੀੜ ਪੈਣ ਵੱਧ ਚੜ ਕੇ ਯੋਗਦਾਨ ਦਿੱਤਾ ਫਿਰ ਹੁਣ ਅਸੀਂ ਕਿਸੇ ਦੀ ਉਡੀਕ ਚ ਕਿਉਂ ਬੈਠੇ ਹਾਂ ਕਿ ਬਾਹਰੋਂ ਆ ਕਿ ਕੋਈ ਸਾਡਾ ਸੂਬਾ ਸੁਧਾਰ ਦੇਉ। ਸਾਨੂੰ ਹੀ ਹੱਲਾ ਮਾਰਨਾ ਪੈਣਾ ਹੈ, ਆਓ ਆਪਣੇ ਆਪਣੇ ਘਰ ਤੋਂ, ਖੇਤ ਤੋਂ, ਫਾਰਮ ਤੋਂ ਇਸ ਦੀ ਸ਼ੁਰੂਆਤ ਕਰੀਏ, ਪਾਣੀ ਦੀ ਸੁਚੱਜਾ ਨਾਲ ਵਰਤੋਂ ਕਰੀਏ, ਜਿੱਥੋਂ ਸੰਭਵ ਹੈ ਉਥੇ ਬੂਟੇ ਲਗਾਏ ਜਾਣ, ਕਿਸੇ ਵੀ ਵੱਡੇ ਬੂਟੇ ਨੂੰ ਨਾ ਕੱਟਿਆ ਜਾਵੇ, ਇੜੀਆਂ /ਜੰਗਲ ਲਗਾਏ ਜਾਣ, ਜੈਵਿਕ ਖਾਦਾਂ ਦੀ ਵਰਤੋਂ ਕੀਤੀ ਜਾਵੇ।

**ਮੇਰਾ ਸੋਹਣਾ ਦੇਸ਼ ਪੰਜਾਬ , ਛੁੱਲ ਗੁਲਾਬ ਕਦੇ ਮੁਰਝਾਵੇ ਨਾ  
ਇਹਨੂੰ ਨਜ਼ਰ ਕਿਸੇ ਚੰਦਰੇ ਦੀ ਲੱਗ ਜਾਵੇ ਨਾ**

(ਸੰਪਾਦਕ)

## ਸਟਾਰਟ-ਅਪ ਗੈੰਡ ਚੈਲੇਂਜ - 2024 ਦਾ ਆਯੋਜਨ

ਲਾਈਵਸਟਾਕ ਇਨੋਵੇਸ਼ਨ ਤੇ ਇਨਕਿਊਬੇਸ਼ਨ ਫਾਊਂਡੇਸ਼ਨ, ਗੁਰੂ ਅੰਗਰ ਦੇਵ ਵੈਟਨਰੀ ਅਤੇ ਐਨੀਮਲ ਸਾਈੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਟਾਰਟ-ਅਪ ਪੰਜਾਬ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਦੋ ਰੋਜ਼ਾ ਸਟਾਰਟ-ਅਪ ਗੈੰਡ ਚੈਲੇਂਜ - 2024 ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਪ੍ਰਦਰਸ਼ਨੀ ਸੈਸ਼ਨ ਵਿੱਚ ਤਿੰਨ ਬਿਹਤਰੀਨ ਵਿਦਿਆਰਥੀ ਉਦਮੀਆਂ ਦੇ ਵਿਚਾਰਾਂ ਨੂੰ ਸਨਮਾਨ ਦਿੱਤਾ ਗਿਆ। ਉਨ੍ਹਾਂ ਨੂੰ ਪਸੂਧਨ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਨਿਵੇਕਲੇ ਵਿਚਾਰ ਸੰਬੰਧੀ ਪਹਿਲਾ ਢੂਜਾ ਤੇ ਤੀਜਾ ਇਨਾਮ ਦਿੱਤਾ ਗਿਆ। ਪਹਿਲੇ ਸਥਾਨ 'ਤੇ ਸ਼੍ਰੀ ਜਸਪ੍ਰੀਤ ਸਿੰਘ ਸੰਧੂ ਨੂੰ 51000 ਰੁਪਏ ਦਾ ਨਗਰ ਇਨਾਮ ਦਿੱਤਾ ਗਿਆ। ਢੂਸਰੇ ਸਥਾਨ 'ਤੇ ਸ਼੍ਰੀ ਅਦਿਤਯਾ ਤਿਆਗੀ ਨੂੰ 31000 ਰੁਪਏ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਸ਼੍ਰੀ ਵੈਦਯਾਨਾਥ ਬੋਬੀਲੀ ਨੂੰ 21000 ਰੁਪਏ ਦਾ ਨਗਰ ਇਨਾਮ ਦਿੱਤਾ ਗਿਆ।



## ਬਾਰਿਸ਼ਾਂ ਦੇ ਮੌਸਮ ਦੌਰਾਨ ਸਿਹਤ ਲਈ ਸਫ਼ਾਈ ਮਹੱਤਵਪੂਰਨ

ਵੈਟਨਰੀ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਵਿਭਾਗ ਦੇ ਮਾਹਿਰਾਂ ਨੇ ਚਿਤਾਇਆ ਹੈ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਰੁਕਾਵਟ, ਸੀਵਰੇਜ ਦੀ ਗੈਰ ਨਿਕਾਸੀ ਅਤੇ ਦੂਸ਼ਿਤ ਪਾਣੀ ਦੇ ਪੀਣ ਯੋਗ ਪਾਣੀ ਵਿੱਚ ਮਿਲ ਜਾਣ ਕਾਰਣ ਕਈ ਬਿਮਾਰੀਆਂ ਫੈਲਦੀਆਂ ਹਨ ਅਤੇ ਮੱਛਰਾਂ ਰਾਹੀਂ ਡੇਂਗੂ ਅਤੇ ਮਲੇਰੀਏ ਵਰਗੇ ਰੋਗ ਫੈਲਦੇ ਹਨ। ਪਾਣੀ ਦਾ ਭੰਡਾਰ ਕਰਨ ਵਾਲੀਆਂ ਟੈਂਕੀਆਂ ਅਤੇ ਭਾਂਡਿਆਂ ਨੂੰ ਵੀ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਵੀ ਬਹੁਤ ਸਾਰੇ ਕੀਟਾਣੂ ਇਕੱਠੇ ਹੁੰਦੇ ਰਹਿੰਦੇ ਹਨ। ਘਰਾਂ ਵਿੱਚ ਵਰਤੇ ਜਾਂਦੇ ਪਾਣੀ ਦੇ ਫਿਲਟਰ ਵੀ ਚੰਗੀ ਕਵਾਲਿਟੀ ਦੇ ਹੋਣੇ ਚਾਹੀਦੇ ਹਨ। ਪਾਣੀ ਸਬੰਧੀ ਕਿਸੇ ਕਿਸਮ ਦਾ ਸੱਕ ਹੋਣ ਤੋਂ ਉਸ ਨੂੰ ਕਿਸੇ ਭਰੋਸੇਯੋਗ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾ ਲੈਣਾ ਚਾਹੀਦਾ ਹੈ।



## ਗਰਮੀਆਂ ਦੌਰਾਨ ਲਵੇਰਿਆਂ ਦੀ ਸੰਭਾਲ

ਆਮ ਤੌਰ 'ਤੇ ਦੇਖਿਆ ਜਾ ਜਾਂਦਾ ਹੈ ਕਿ ਗਰਮੀਆਂ ਵਿਚ ਲਵੇਰੀਆਂ ਪੱਠੇ ਘੱਟ ਖਾਂਦੀਆਂ ਹਨ, ਜਿਸ ਕਰਕੇ ਦੁੱਧ ਘੱਟ ਜਾਂਦਾ ਹੈ ਤੇ ਛੇਤੀ ਹੋਰ ਵਿਚ ਨਹੀਂ ਆਉਂਦੀਆਂ। ਜੇ ਹੋਰ ਵਿਚ ਆਉਂਦੀਆਂ ਵੀ ਹਨ ਤਾਂ ਨਵੇਂ ਦੁੱਧ ਹੋਣ ਦੀ ਸੰਭਾਵਨਾ ਘੱਟ ਤੋਂ ਜਾਂਦੀ ਹੈ। ਇਹ ਸਭ ਕੁਝ ਲਵੇਰੀਆਂ 'ਤੇ ਜ਼ਿਆਦਾ ਗਰਮੀ ਦੇ ਅਸਰ ਕਾਰਨ ਹੀ ਹੁੰਦਾ ਹੈ। ਗਰਮੀਆਂ ਵਿਚ ਪਸੂਆਂ ਨੂੰ ਸੁਖਾਵੇਂ ਤੇ ਤੰਦਰੁਸਤ ਰੱਖਣ ਲਈ ਤੇ ਚੋਖਾ ਦੁੱਧ ਪੈਦਾ ਕਰਨ ਲਈ ਸਭ ਤੋਂ ਵੱਡਾ ਰਾਜ ਇਹ ਹੈ ਕਿ ਦੁਧਾਰੂ ਪਸੂਆਂ ਨੂੰ ਸੁਖਾਵਾਂ ਵਾਤਾਵਰਨ, ਚੰਗੀ ਖੁਰਾਕ ਤੇ ਅਰਾਮਦਾਇਕ ਢਾਰੇ ਪ੍ਰਦਾਨ ਕੀਤੇ ਜਾਣ ਤੇ ਗਰਮੀਆਂ ਵਿਚ ਲੱਗਣ ਵਾਲੀਆਂ ਬੀਮਾਰੀਆਂ ਤੋਂ ਸਮੇਂ ਸਿਰ ਬਚਾਉ ਕੀਤਾ ਜਾਵੇ। ਪਸੂ ਪਾਲਕ ਹੇਠ ਲਿਖੇ ਨੁਕਤਿਆਂ ਨੂੰ ਅਪਣਾ ਕੇ ਗਰਮੀਆਂ ਵਿਚ ਵੀ ਚੋਖਾ ਦੁੱਧ ਪੈਦਾ ਕਰ ਸਕਦੇ ਹਨ।

### 1. ਗਰਮੀ ਜਾਂ ਤੇਜ਼ ਧੁੱਪ ਤੋਂ ਬਚਾਉ

ਫਾਰਮ 'ਤੇ ਸੰਘਣੀ ਛਾਂ ਵਾਲੇ ਦਰਖਤ ਲਗਾਉਣੇ ਚਾਹੀਦੇ ਹਨ ਖੁੱਲ੍ਹੇ ਤੇ ਹਵਾਦਾਰ ਢਾਰਿਆਂ ਦਾ ਪ੍ਰਬੰਧ ਜੋ ਜਾਨਵਰ ਨੂੰ ਨਮੀ ਅਤੇ ਸਿੱਧੀ ਧੁੱਪ ਤੋਂ ਬਚਾਅ ਸਕਣ ਸੈੱਡ ਦੀ ਛੱਤ ਸਾਫ਼ ਸੁਖਰੀ ਅਤੇ ਬਾਹਰੋਂ ਸਫੈਦ ਰੰਗ ਦੀ ਹੋਣੀ ਚਾਹੀਦੀ ਹੈ ਛੱਤ ਤਾਪਰੋਧਕ ਪਦਾਰਥ ਦੀ ਬਣੀ ਹੋਣੀ ਚਾਹੀਦੀ ਹੈ, ਇਸ ਲਈ ਬਬਲ ਸ਼ੀਟ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਹਰ ਰੋਜ਼ ਬਾਲਟੀ ਨਾਲ ਜਾਂ ਮੱਝ ਨੂੰ ਡੱਪੜ ਵਿੱਚ ਨਵਾਉਣਾ, ਫੁਗਾਰੇ ਨਾਲ ਪਾਣੀ ਦਾ ਡਿੜਕਾਉ ਕਰਨਾ ਹਰ ਵੇਲੇ ਸਾਫ਼ ਤੇ ਠੰਡੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਸੈੱਡ ਨੂੰ ਠੰਡਾ ਰੱਖਣ ਲਈ ਪੱਖਾ, ਕੂਲਰ, ਏਅਰ ਕੰਡੀਸ਼ਨਰ ਆਦਿ ਦਾ ਇੰਤਜ਼ਾਮ

### 2. ਸੁੰਤਲਿਤ ਖੁਰਾਕ

ਬਹੁ ਕਟਾਈ ਵਾਲੇ ਪੱਠਿਆਂ ਦਾ ਇੰਤਜ਼ਾਮ ਜਾਂ ਹੋਅ, ਮੱਕੀ ਦੇ ਅਚਾਰ ਦੀ ਵਰਤੋਂ ਰਾਤ ਵੇਲੇ ਪੱਠੇ ਖੁਆਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕਿਉਂਕਿ ਠੰਡੇ ਵੇਲੇ ਪਸੂ ਰੱਜ ਕੇ ਖਾਂਦੇ ਹਨ। ਪਸੂਆਂ ਨੂੰ ਠੰਡੇ ਸਮੇਂ ਸਵੇਰੇ ਜਾਂ ਸ਼ਾਮ ਵੇਲੇ ਚਰਨ ਲਈ ਛੱਡਿਆ ਜਾ ਸਕਦਾ ਹੈ

### 3. ਪ੍ਰਜਨਣ ਪ੍ਰਬੰਧ

ਪਸੂਆਂ ਨੂੰ ਗਰਮੀ ਤੋਂ ਬਚਾਉ ਲਈ ਉਪਰਾਲੇ ਕਰਨੇ ਚਾਹੀਦੇ ਹਨ ਹੋਰ ਵਿਚ ਆਏ ਪਸੂਆਂ ਦੀ ਟੀਜ਼ਰ ਬੁਲ ਨਾਲ ਪਰਖ ਕੀਤੀ ਜਾ ਸਕਦੀ ਹੈ ਹੋਰ ਵਿਚ ਆਏ ਪਸੂਆਂ ਦੀਆਂ ਤਾਰਾਂ ਨੂੰ ਗਹੁ ਨਾਲ ਦੇਖਣਾ ਜ਼ਰੂਰੀ ਹੈ ਤਾਂ ਕਿ ਸਹੀ ਸਮੇਂ ਟੀਕਾ ਭਰਵਾਇਆ ਜਾ ਸਕੇ ਮਨਸੂਬੀ ਟੀਕਾ ਸਵੇਰ ਜਾਂ ਸ਼ਾਮ ਨੂੰ ਸਮੇਂ ਸਿਰ ਭਰਵਾਉਣਾ ਜ਼ਰੂਰੀ ਹੈ ਟੀਕੇ ਦਾ ਸਹੀ ਸਮਾਂ ਅਤੇ ਵਧੀਆ ਵੀਰਜ ਦਾ ਇਸਤੇਮਾਲ ਕਰਨਾ ਪ੍ਰਜਨਣ ਪ੍ਰਬੰਧ ਨੂੰ ਕੁਸ਼ਲ ਬਣਾਉਂਦਾ ਹੈ

### 4. ਸਿਹਤ ਪ੍ਰਬੰਧ

- ਚਿੱਚੜੀਆਂ ਦਾ ਨਾਸ਼ ਕਰਨ ਲਈ ਯੋਗ ਕੀਟਨਾਸ਼ਕ ਦਾ ਸੈੱਡ ਵਿੱਚ ਡਿੜਕਾਅ
- ਹਰ ਸਾਲ ਦੇ ਵਾਰ ਮੂੰਹ-ਖੁਰ ਦੀ ਬੀਮਾਰੀ ਤੋਂ ਬਚਾਉ ਕਰਨ ਲਈ ਪਸੂਆਂ ਦੇ ਸਰਕਾਰੀ ਹਸਪਤਾਲ ਵਿਚੋਂ ਟੀਕੇ ਲਵਾਓ
- "ਗਲ-ਘੋਟੂ" ਬਿਮਾਰੀ ਵਿਰੁੱਧ ਪਸੂਆਂ ਨੂੰ ਟੀਕੇ ਲਵਾਓ ਤਾਂ ਜੋ ਬਰਸਾਤਾਂ ਵਿੱਚ ਜਾਨਵਰ ਇਸ ਬਿਮਾਰੀ ਤੋਂ ਬਚੇ ਰਹਿਣ

(ਡਾ. ਦਲਪਤ ਸਿੰਘ ਮਲਿਕ ਅਤੇ ਡਾ. ਕੁਲਵਿੰਦਰ ਸਿੰਘ)

## ਬਰਸਾਤ ਦੇ ਮੌਸਮ ਵਿੱਚ ਦੁਧਾਰੂ ਪਸੂਆਂ ਦੀ ਸਾਂਭ-ਸੰਭਾਲ ਅਤੇ ਸਿਹਤ ਪ੍ਰਬੰਧ

ਪਸੂਪਾਲਕ ਵੀਰੋ, ਦੂਨੀਆ ਵਿੱਚ ਗਰਮੀ ਦਾ ਪ੍ਰਕੋਪ ਸਾਲ ਦਰ ਸਾਲ ਵੱਧਦਾ ਜਾ ਰਿਹਾ ਹੈ ਜਿਸਦਾ ਮਨੁੱਖੀ ਅਤੇ ਪਸੂਆਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਸਾਲ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਨਾਲ ਹੀ ਬਰਸਾਤਾਂ ਦਾ ਮੌਸਮ ਵੀ ਆ ਚੱਲਿਆ ਹੈ। ਇਸ ਨਾਲ ਵਾਤਾਵਰਣ ਵਿੱਚ ਨਮੀ ਦੀ ਮਾਤਰਾ ਵੱਧੇਗੀ। ਗਰਮੀ ਅਤੇ ਵਧੀ ਨਮੀ ਪਸੂਆਂ ਵਿੱਚ ਬੇਅਰਾਮੀ ਕਰਦੀ ਹੈ, ਬਿਮਾਰੀਆਂ ਵਧਦੀਆਂ ਹਨ ਅਤੇ ਦੁੱਧ ਉਤਪਾਦਨ ਘੱਟ ਜਾਂਦਾ ਹੈ। ਨਾਲ ਹੀ ਇਸ ਮੌਸਮ ਦੋਰਾਨ, ਮੱਝ ਵਿੱਚ ਸੁਆ ਪੈਂਦਾ ਹੈ ਜਿਸ ਕਰਕੇ ਤਾਜੇ ਸੁਆਂ ਪਸੂ ਅਤੇ ਨਵੇ ਜੰਮੇ ਕਟੜੂ ਦੀ ਸਿਹਤ ਸੰਭਾਲ ਬਹੁਤ ਮੱਹਤਵਪੂਰਨ ਹੋ ਜਾਂਦੀ ਹੈ।

### ਸ਼ੈਡ ਅਤੇ ਵਾਹਿਆਂ ਦਾ ਰੱਖ ਰਖਾਅ:

ਬਰਸਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਲੋੜੀਂਦਾ ਹੋਵੇ ਤਾਂ ਸ਼ੈਡ ਦੀ ਛੱਤ ਦੀ ਮੁਰੰਮਤ ਕਰਵਾ ਲਵੇ ਤਾਂ ਜੋ ਛੱਤ ਚੋਵੇ ਨਾ, ਨਹੀਂ ਤਾਂ ਮੀਂਹਾਂ ਦੋਰਾਨ ਸ਼ੈਡ ਗਿੱਲੇ ਰਹਿਣਗੇ ਅਤੇ ਬਿਮਾਰੀਆਂ ਵਧਣਗਿਆਂ। ਜੇਕਰ ਸ਼ੈਡ ਦੀ ਛੱਤ ਚੋਂਦੀ ਹੈ ਤਾਂ ਮੀਂਹਾਂ ਦਾ ਪਾਣੀ ਗੋਰੇ ਅਤੇ ਪਿਸ਼ਾਬ ਮਿਕਸ ਹੋ ਕੇ ਅਮੋਨਿਆ ਗੈਸ ਬਣਦੀ ਹੈ ਜੋ ਕਿ ਪਸੂਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਾਂਦੀ ਹੈ। ਚਿਚੜ, ਮੱਖੀ ਅਤੇ ਖੂਰਾਂ ਦੀ ਬਿਮਾਰੀਆਂ/ ਲੰਗੜਾਪਨ ਦੀ ਸੱਮਸਿਆ ਵੱਧਦੀ ਹੈ। ਨਾਲ ਹੀ ਫਾਰਮ ਵਿੱਚ ਪਾਣੀ ਦੀ ਨਿਕਾਸੀ ਸੁਰੱਜੇ ਤਰੀਕੇ ਨਾਲ ਹੋਵੇ ਅਤੇ ਕਿਤੇ ਵੀ ਪਾਣੀ ਨਾ ਖਵੇ- ਇਸ ਦਾ ਇੰਤਜਾਮ ਪਹਿਲਾਂ ਹੀ ਕਰ ਲਿਆ ਜਾਵੇ।

### ਪਸੂਆਂ ਨੂੰ ਮਲੁੱਪ ਰਹਿਤ ਕਰਨਾ ਅਤੇ ਟੀਕਾਕਰਨ:

ਬਰਸਾਤ ਦੇ ਮੌਸਮ ਵਿੱਚ ਜਮੀਨ ਵਿੱਚ ਨਮੀ ਹੁੰਦੀ ਹੈ। ਗਰਮ ਨਮੀ ਯੁਕਤ ਵਾਤਾਵਰਣ ਕਈ ਕਿਸਮ ਦੇ ਕੀਡੇ-ਮਕੌੜੇ ਅਤੇ ਕਿਟਾਣੂਆਂ ਦੇ ਫੈਲਣ ਲਈ ਢੁਕਵਾਂ ਮਹੋਲ ਪੈਦਾ ਕਰਦਾ ਹੈ। ਕਈ ਬਿਮਾਰੀਆਂ ਜਿਵੇਂ ਕੀ ਪੇਟ ਦੇ ਮਲੁੱਪ, ਗੱਲਘੋਟ (ਸੁ), ਪੱਟ ਸੋਜਾ (ਭਥ), ਕਟੜੂਆਂ ਵਿੱਚ ਮੋਕ (ਛਉਲਡ ਧਾਇਰਹਈਓ) ਵਗੈਰਾ ਦੀ ਸੱਮਸਿਆਂ ਆ ਸਕਦੀ ਹੈ। ਇਸ ਤੋਂ ਬੱਚਣ ਲਈ ਪਸੂਪਾਲਕ ਵੀਰ ਆਪਣੇ ਵੱਗ ਨੂੰ ਮੀਂਹਾਂ ਤੋਂ ਪਹਿਲਾਂ ਮਲੁੱਪ ਰਹਿਤ ਕਰਣ (ਧਾਏਰਮਨਿਗ) ਅਤੇ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਗੱਲਘੋਟ ਦਾ ਟੀਕਾਕਰਣ ਕਰਵਾ ਲੈਣ।

### ਚਿਚੜ ਅਤੇ ਮੱਖੀਆਂ ਤੋਂ ਬਚਾਉ ਦੇ ਉਪਰਾਲੇ:

ਬਰਸਾਤਾਂ ਦੋਰਾਨ ਚਿਚੜ ਅਤੇ ਮੱਖੀਆਂ ਦੀ ਗਿਣਤੀ ਬਹੁਤ ਵੱਧ ਜਾਂਦੀ ਹੈ। ਇਹ ਪਰਜੀਵੀ ਪਸੂ ਲਈ ਬੇਅਰਾਮੀ ਕਰਦੇ ਹਨ, ਪਸੂ ਦਾ ਖੂਨ ਚੁਸਦੇ ਹਨ ਜਿਸ ਨਾਲ ਪਸੂ ਵਿੱਚ ਖੂਨ ਦੀ ਕਮੀ ਅਤੇ ਕਮਜ਼ੋਰੀ ਹੋ ਜਾਂਦੀ ਹੈ ਅਤੇ ਨਾਲ ਹੀ ਕਈ ਜਾਨਲੇਵਾ ਬਿਮਾਰੀਆਂ ਜਿਵੇਂ ਕਿ ਕਨੇਡੂ ਰੋਗ (ਠਹਾਇਲਿਏਰੋਸਿਸ), ਲਹੂ ਮੂਤਣਾ (Babesiosis), ਪਿਲੀਆ (Anaplasmosis), ਲੰਗੜਾ ਬੁਖਾਰ (Ephemeral fever), ਲੰਪੀ ਚਮੜੀ ਦੀ ਬਿਮਾਰੀ (Lumpy Skin Disease), Trypanosoma ਵਗੈਰਾ ਫੈਲਾਂਦੇ ਹਨ। ਇਹਨਾਂ ਪਰਜੀਵੀਆਂ ਤੋਂ ਬਚਾਅ ਲਈ ਇਹਨਾਂ ਦੀ ਬਰੀਡਿੰਗ ਰੋਕਣੀ ਜ਼ਰੂਰੀ ਹੈ। ਸ਼ੈਡ ਵਿੱਚ ਕੋਈ ਵੀ ਦਰਾਰ ਨਾ ਹੋਵੇ (ਜੇਕਰ ਹੋਵੇ ਤਾਂ ਉਸਨੂੰ ਭਰ ਦੇਵੋ), ਸ਼ੈਡ ਵਿੱਚ ਪਾਣੀ ਨਾ ਖੜੇ ਅਤੇ ਕੋਈ ਵੀ ਨਮੀ ਵਾਲੀ ਸੂਂ ਨਾ ਹੋਵੇ (ਖਾਸਕਰ ਖੁਰਲੀਆਂ ਦੇ ਆਲੇ-ਦੁਆਲੇ), ਗੋਰੇ ਨੂੰ ਪਸੂਆਂ ਦੇ ਵਾੜੇ ਤੋਂ ਦੂਰ ਰਖੋ ਅਤੇ ਇਸਨੂੰ ਫੈਲਾ ਕੇ ਸੁਕਾ ਦੇਵੋ, ਅਤੇ ਆਲਾ-ਦੁਆਲਾ ਸਾਫ਼ ਰੱਖੋ।

### ਉਲੀ ਰੋਗ ਤੋਂ ਬਚਾਉ:

ਬਰਸਾਤਾਂ ਵਿੱਚ ਉਲੀ ਕਾਫ਼ੀ ਤੇਜ਼ੀ ਨਾਲ ਪਨਪਦੀ ਹੈ (ਖਾਸਕਰ ਫੀਡ, ਗਲਤ ਤਰੀਕੇ ਨਾਲ ਸੰਭਾਲੀਆ ਹੋਈਆ ਅਚਾਰ/ ਤੂੜੀ/ ਪਰਾਲੀ/ ਹੋਅ ਵਗੈਰਾ ਵਿੱਚ) ਜਿਸ ਨਾਲ ਪਸੂਆਂ ਵਿੱਚ ਉਲੀ ਰੋਗ ਦੀ ਸੱਮਸਿਆ ਆ ਸਕਦੀ ਹੈ। ਇਸ ਤੋਂ ਬੱਚਣ ਲਈ ਫੀਡ ਸਟੋਰ ਨੂੰ ਸੁਕਾ ਰੱਖੋ, ਫੀਡ ਅਤੇ ਅਚਾਰ ਨੂੰ ਪਾਣੀ ਲੱਗਣ ਤੋਂ ਬਚਾਉ, ਪੱਠੇ ਪਾਉਣ ਵਾਲੀ ਖੁਰਲੀ ਨੂੰ ਰੋਜਾਨਾ ਸਾਫ਼ ਕਰੋ ਅਤੇ ਪਿੱਛਲੇ ਦਿਨ ਦੀ ਬੱਚੀ ਫੀਡ/ ਪੱਠੇ ਨੂੰ ਨਾ ਵੱਡੇ। ਫੀਡ ਵਿੱਚ ਚੰਗੀ ਗੁਣਵਤਾ ਵਾਲਾ ਟੋਕਸਿਨ ਬਾਈਂਡਰ ਜ਼ਰੂਰ ਵਰਤੋ।

### ਸੁੱਕੇ ਚਾਰੇ ਦਾ ਬੰਦੋਬਸਤ:

ਬਰਸਾਤਾਂ ਦੋਰਾਨ ਕਈ ਵਾਰ ਖੇਤ ਗਿੱਲੇ ਹੋਣ ਕਰਕੇ ਜਾਂ ਵਾਡੀ ਨਾ ਹੋ ਸੱਕਣ ਕਰਕੇ ਹਰੇ ਚਾਰੇ ਦੀ ਕੱਮੀ ਆ ਸੱਕਦੀ ਹੈ। ਇਸ ਸੱਮਸਿਆ ਨੂੰ ਨਜ਼ੀਠਣ ਲਈ ਸੁੱਕਾ ਚਾਰਾ ਜਿਵੇਂ ਕਿ ਤੂੜੀ, ਪਰਾਲੀ, ਹੋਅ ਵਗੈਰਾ ਦਾ ਬੰਦੋਬਸਤ ਕਰਕੇ ਰੱਖੋ।

## ਬਰਸਾਤ ਦੇ ਮੌਸਮ ਵਿੱਚ ਦੁਧਾਰੂ ਪਸੂਆਂ ਦੀ ਸਾਭ-ਸੰਭਾਲ ਅਤੇ ਸਿਹਤ ਪ੍ਰਬੰਧ

### ਪੀਣ ਵਾਲੇ ਪਾਣੀ ਦੀ ਸਫ਼ਾਈ:

ਇਸ ਮੌਸਮ ਵਿੱਚ ਖੜ੍ਹੇ ਪਾਣੀ ਵਿੱਚ ਕਾਈ (ਅਲਗਉਣ) ਬੜੀ ਤੇਜ਼ੀ ਨਾਲ ਵੱਧਦੀ ਹੈ। ਇਸ ਕਾਈ ਵਾਲੇ ਪਾਣੀ ਨੂੰ ਪੀਣ ਨਾਲ ਪਸੂਆਂ ਵਿੱਚ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਤੋਂ ਬਾਅਦੀ ਲਈ ਪਾਣੀ ਵਾਲੀ ਖੁਰਲੀ ਦੀ ਰੈਗੂਲਰ ਸਫ਼ਾਈ ਕਰੋ, ਪਾਣੀ ਖੜਣ ਨਾ ਦੇਵੇ ਅਤੇ ਰੋਜਾਨਾ ਤਾਜਾ ਪਾਣੀ ਭਰੋ, ਅਤੇ ਸਮੇ-ਸਮੇ ਖੁਰਲੀ ਖਾਲੀ ਕਰਕੇ ਇਸ ਵਿੱਚ ਕੱਲੀ (Lime) ਕਰਕੇ ਇਸ ਨੂੰ ਸੁਕਾ ਦੇਵੇ ਅਤੇ ਫੇਰ ਤਾਜਾ ਪਾਣੀ ਭਰੋ।

### ਪੱਕੇ ਫਰਸ਼ ਦੀ ਸੰਭਾਲ:

ਤਿਲਕਣੇ ਪੱਕੇ ਫਰਸ਼ ਮੀਹਾਂ ਦੋਰਾਨ ਕਾਫ਼ੀ ਘਾਤਕ ਸਾਬਤ ਹੋ ਸਕਦੇ ਹਨ। ਪਸੂਆਂ ਨੂੰ ਜਾਨਲੇਵਾ ਸੱਟ ਲੱਗ ਸਕਦੀ ਹੈ। ਇਸ ਲਈ ਮੀਹਾਂ ਤੋਂ ਪਹਿਲਾਂ ਫਰਸ਼ਾ ਦੀ ਲੋੜੀਂਦੀ ਮੁਰਮਤ ਕਰਵਾ ਲਵੇ।

### ਸ਼ੈਡਾਂ ਦੀ ਸਾਫ਼-ਸਫ਼ਾਈ ਅਤੇ ਕੀਟਾਣੂ ਰਹਿਤ ਰੱਖਣਾ:

ਕੀਟਾਣੂ ਗੰਦੇ ਅਤੇ ਗਿੱਲੇ ਸੈਡ/ ਫਰਸ਼ ਤੋਂ ਪਨਪਦੇ ਹਨ। ਅਤੇ ਕਈ ਬਿਮਾਰੀਆਂ ਜਿਵੇਂ ਕਿ ਬਨੈਲਾ ਰੋਗ (Mastitis), ਮੋਕ, ਨਿਮੋਨੀਆ ਵਰੈਗਾ ਫੈਲਾਉਂਦੇ ਹਨ। ਬਰਸਾਤਾਂ ਦੋਰਾਨ ਸੈਡ ਅਤੇ ਫਰਸ਼ ਸੁੱਕੇ ਰੱਖੋ ਅਤੇ ਸਮੇ- ਸਮੇ ਕੀਟਾਣੂ ਰਹਿਤ (Shed Disinfection) ਕਰਾਉ।

### ਪਸੂਆਂ ਦੇ ਢਾਰੇ ਹਵਾਦਾਰ ਬਣਾਉ:

ਗਰਮੀ ਅਤੇ ਨਮੀ ਕਰਕੇ ਪਸੂਆਂ ਵਿੱਚ ਗਰਮੀ ਦੇ ਤਣਾਉ (Heat Stress) ਦੀ ਸੱਮਸਿਆ ਆ ਸਕਦੀ ਹੈ। ਇਸ ਤੋਂ ਬਚਾਉ ਲਈ ਪਸੂਆਂ ਦੇ ਢਾਰੇ ਹਵਾਦਾਰ ਹੋਣ, ਸਹੀ ਕੀਸਮ ਦੇ ਪੱਖਿਆਂ ਦਾ ਬੰਦੋਬਸਤ ਹੋਵੇ ਅਤੇ ਪਸੂਆਂ ਨੂੰ ਠੰਡੇ ਰੱਖਣ ਦਾ ਬੰਦੋਬਸਤ ਕਰੋ। ਖਾਸਕਰ ਤਾਜੇ ਸੂਏ, ਦੁੱਧਾਰੂ ਅਤੇ ਗੱਬਣ ਪਸੂਆਂ ਦਾ ਖਾਸ ਖਿਆਲ ਰੱਖੋ। ਫੁਆਰੇ ਇੱਥਾਂ ਤਰਾਂ ਦੇ ਹੋਣੇ ਚਾਹੀਦੇ ਹਨ ਕਿ ਪਸੂ ਦਾ ਸਰੀਰ ਸਿੱਧਾ ਗਿਲਾ ਹੋਵੇ ਅਤੇ ਹਵਾ ਵਿੱਚ ਨਮੀ ਨਾ ਵਧੋ। ਇਸ ਲਈ ਖੁਰਲੀ ਉਪਰ ਫੁਆਰੇ ਢੁਕਵੇ ਹਨ ਅਤੇ ਫੋਗਰ ਦੀ ਵਰਤੋਂ ਇਸ ਸਮੇਂ ਦੋਰਾਨ ਨਾ ਕਰੋ ਕਿਉਂ ਕਿ ਫੋਗਰ ਹਵਾ ਦੀ ਸਿਲ ਨੂੰ ਵਧਾਉਂਦੇ ਹਨ ਅਤੇ ਪਸੂ ਨੂੰ ਕੋਈ ਰਾਹਤ ਨਹੀਂ ਮਿਲਦੀ।

ਇਸ ਮੌਸਮ ਵਿੱਚ ਪਸੂਆਂ ਦੀ ਖੁਰਾਕ ਖਾਣ ਦੀ ਸਮਰੱਥਾ ਘਟਦੀ ਹੈ। ਉਤਪਾਦਕਤਾ ਨੂੰ ਕਾਜਿਮ ਰੱਖਣ ਲਈ ਖੁਰਾਕ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ। ਦੁਧਾਰੂ ਪਸੂਆਂ ਦੀ ਕੁਲ ਮਿਸ਼ਰਿਤ ਖੁਰਾਕ ਵਿੱਚ ਪ੍ਰੋਟੀਨ 16-17.5% ਅਤੇ NDF 30-35% ਤੱਕ ਹੋਣਾ ਚਾਹੀਦਾ ਹੈ। NDF ਦੇ ਵੱਧਣ ਨਾਲ ਦੁੱਧ ਘਟਦਾ ਹੈ ਅਤੇ ਘਟਣ ਨਾਲ ਫੈਟ ਘਟ ਸਕਦੀ ਹੈ।

ਜੋ ਕਿਸਾਨ ਵੀਰ ਸਾਰਾ ਸਾਲ ਸਾਈਲੇਜ ਦੀ ਵਰਤੋਂ ਕਰਦੇ ਹਨ ਉਹ ਖੁਰਾਕ ਵਿੱਚ ਪੋਟਾਸ਼ੀਅਮ ਦੀ ਮਾਤਰਾ ਨੂੰ ਸਹੀ ਰੱਖਣ ਅਤੇ ਖੁਰਾਕੀ ਮਾਹਿਰ ਦੀ ਸਲਾਹ ਨਾਲ ਪੋਟਾਸ਼ੀਅਮ ਦੀ ਵਰਤੋਂ ਜ਼ਰੂਰ ਕਰਨ।

ਪਸੂਆਂ ਨੂੰ ਧੁੱਪ ਤੋਂ ਬਚਾਉ ਅਤੇ ਬਾਹਰ ਚਰਣ ਲਈ ਨਾ ਭੇਜੋ।

ਜੂਨ ਮਹੀਨੇ ਵਿੱਚ ਪਸੂਪਾਲਕ ਵੀਰ ਮੱਕੀ ਦਾ ਆਚਾਰ ਪਾਉਂਦੇ ਹਨ। ਮੀਹਾਂ ਦੇ ਮੌਸਮ ਵਿੱਚ ਇਸ ਆਚਾਰ ਵਿੱਚ ਪਾਣੀ ਨਾ ਪੈ ਜਾਵੇ ਇਸ ਦਾ ਧਿਆਨ ਰੱਖੋ।

ਬਰਸਾਤਾਂ ਦੋਰਾਨ ਖਾਸਕਰ ਨਵੇਂ ਜੰਮੇ ਕਟੜੂਆਂ ਵਿੱਚ ਮੋਕ ਦੀ ਬਿਮਾਰੀ, ਨਿਮੋਨੀਆ ਅਤੇ ਨਾੜੂਆ ਸੁੱਜਣ ਦੀ ਬਿਮਾਰੀ ਬੁਝਤ ਤੇਜ਼ੀ ਨਾਲ ਫੈਲਦੀ ਹੈ। ਸੁਣ ਸਮੇਂ ਸਹੀ ਸੰਭਾਲ, ਬੋਅਲੀ ਸੱਮੇ ਸਿਰ ਪਿਲਾਉਣਾ, ਅਤੇ ਸਾਫ਼, ਹਵਾਦਾਰ ਅਤੇ ਕੀਟਾਣੂ ਰਹਿਤ ਢਾਰੇ ਦੇ ਉਪਰਾਲੀਆਂ ਨਾਲ ਇਹਨਾਂ ਬਿਮਾਰੀਆਂ ਦੇ ਕਾਬੂ ਪਾਈਆ ਜਾ ਸੱਕਦਾ ਹੈ।

(ਡਾ. ਸਿੱਖ ਤੇਜਿੰਦਰ ਸਿੰਘ ਅਤੇ ਡਾ. ਰਵਿੰਦਰ ਸਿੰਘ ਗਰੇਵਾਲ)

## ਮੂੰਹ-ਖੁਰ ਦੀ ਬਿਮਾਰੀ- ਪਸੂਆਂ ਦੀ ਉਤਪਾਦਕਤਾ ਲਈ ਗੰਭੀਰ ਖਤਰਾ

ਮੂੰਹ-ਖੁਰ ਪਸੂਆਂ ਵਿੱਚ ਹੋਣ ਵਾਲੀ ਛੂਤ ਦੀ ਬਿਮਾਰੀ ਹੈ ਜੋ ਕਿ ਇੱਕ ਵਿਸ਼ਾਹੂ ਕਰਕੇ ਹੁੰਦੀ ਹੈ। ਇਹ ਬਿਮਾਰੀ ਗਾਵਾਂ, ਮੱਡਾਂ, ਬੱਕਰੀਆਂ, ਭੇਡਾਂ ਅਤੇ ਸੂਰਾਂ (ਦੋ ਖੁਰਾਂ ਵਾਲੇ ਪਸੂ) ਵਿੱਚ ਆਮ ਹੀ ਵੇਖਣ ਨੂੰ ਮਿਲਦੀ ਹੈ। ਇਹ ਬਿਮਾਰੀ ਇੱਕ ਪਸੂ ਤੋਂ ਦੂਜੇ ਪਸੂ ਨੂੰ ਬਹੁਤ ਤੇਜ਼ੀ ਨਾਲ ਫੈਲਦੀ ਹੈ। ਮੂੰਹ-ਖੁਰ ਕਾਰਨ ਵੱਡੇ ਪਸੂਆਂ ਵਿੱਚ ਮੌਤ ਦੀ ਦਰ ਘੱਟ ਹੁੰਦੀ ਹੈ ਪਰ ਬਿਮਾਰੀ ਕਾਰਨ ਪਸੂਆਂ ਦੇ ਉਤਪਾਦਨ 'ਤੇ ਡੂੰਘਾ ਅਸਰ ਪੈਂਦਾ ਹੈ। ਕੱਟਰੂਆਂ ਵੱਛੜੂਆਂ ਵਿੱਚ ਮੌਤਾਂ ਜ਼ਿਆਦਾ ਹੁੰਦੀਆਂ ਹਨ। ਛੋਟੀ ਉਮਰ ਦੇ ਪਸੂਆਂ ਵਿੱਚ ਦਿਲ ਦਾ ਰੋਗ ਵੀ ਹੋ ਜਾਂਦਾ ਹੈ। ਇਲਾਜ ਦੇ ਖਰਚੇ ਅਤੇ ਉਤਪਾਦਨ ਦੀ ਕਮੀ ਕਰਕੇ ਪਸੂ ਪਾਲਕ ਦਾ ਵੱਡਾ ਨੁਕਸਾਨ ਹੋ ਸਕਦਾ ਹੈ।

### ਬਿਮਾਰੀ ਫੈਲਣ ਦੇ ਕਾਰਨ

ਆਮ ਤੌਰ 'ਤੇ ਇਸ ਬਿਮਾਰੀ ਦਾ ਵਿਸ਼ਾਹੂ ਸਾਹ ਪ੍ਰਣਾਲੀ ਰਾਹੀਂ ਫੈਲਦਾ ਹੈ। ਬਿਮਾਰ ਪਸੂ ਦੇ ਦੁੱਧ, ਪਿਸ਼ਾਬ, ਗੋਹੇ ਅਤੇ ਵੀਰਜ ਵਿੱਚ ਵਿਸ਼ਾਹੂ ਮੌਜੂਦ ਹੁੰਦੇ ਹਨ। ਇਹ ਰੋਗ ਬਿਮਾਰ ਪਸੂ ਤੋਂ ਤੰਦਰੁਸਤ ਪਸੂਆਂ ਨੂੰ ਵਿਸ਼ਾਹੂ ਨਾਲ ਦੂਸ਼ਿਤ ਪੱਠਿਆਂ ਜਾਂ ਪਾਣੀ ਨਾਲ ਵੀ ਹੋ ਸਕਦਾ ਹੈ ਜਦੋਂ ਸਾਰੇ ਪਸੂਆਂ ਦੇ ਖੁਰਾਕ-ਪਾਣੀ ਦਾ ਪ੍ਰਬੰਧ ਇੱਕੋ ਖੁਰਲੀ ਜਾਂ ਖੇਲ ਤੋਂ ਕੀਤਾ ਜਾਂਦਾ ਹੈ। ਬਿਮਾਰ ਪਸੂ ਦੇ ਸੰਪਰਕ ਵਿੱਚ ਆਏ ਕਾਮਿਆਂ, ਬਰਤਨਾਂ ਜਾਂ ਉਪਕਰਨਾਂ ਰਾਹੀਂ ਵੀ ਬਿਮਾਰੀ ਫੈਲ ਸਕਦੀ ਹੈ। ਕੱਟੜੂਆਂ ਅਤੇ ਵੱਛੜੂਆਂ ਨੂੰ ਆਪਣੀ ਮਾਂ ਦੇ ਦੁੱਧ ਤੋਂ ਬਿਮਾਰੀ ਹੋ ਸਕਦੀ ਹੈ।

### ਬਿਮਾਰੀ ਦੀਆਂ ਨਿਸ਼ਾਨੀਆਂ

ਬਿਮਾਰ ਪਸੂ ਨੂੰ ਤੇਜ਼ ਬੁਖਾਰ ਹੁੰਦਾ ਹੈ ਜੋ 40 ਡਿਗਰੀ ਤੱਕ ਹੋ ਸਕਦਾ ਹੈ। ਪਸੂ ਦੀ ਭੁੱਖ ਘਟ ਜਾਂਦੀ ਹੈ ਅਤੇ ਪਸੂ ਦਾ ਸ਼ਰੀਰ ਕਮਜ਼ੋਰ ਹੋ ਜਾਂਦਾ ਹੈ। ਬਿਮਾਰ ਪਸੂ ਦਾ ਦੁੱਧ ਉਤਪਾਦਨ ਬਹੁਤ ਘੱਟ ਹੋ ਜਾਂਦਾ ਹੈ। ਪਸੂ ਦੇ ਮੂੰਹ ਵਿੱਚ ਛਾਲੇ ਬਣ ਜਾਂਦੇ ਹਨ। ਮੂੰਹ ਵਿੱਚੋਂ ਲਾਰਾਂ ਵਗਦੀਆਂ ਹਨ। ਲੇਵੇ ਅਤੇ ਖੁਰਾਂ ਦੇ ਵਿੱਚ ਜਖਮ ਬਣ ਜਾਂਦੇ ਹਨ ਅਤੇ ਦਰਦ ਕਾਰਨ ਪਸੂ ਲੰਗੜਾਉਂਦਾ ਹੈ।

### ਇਲਾਜ

ਇਸ ਬਿਮਾਰੀ ਦਾ ਸਿੱਧਾ ਇਲਾਜ ਨਹੀਂ ਕੀਤਾ ਜਾ ਸਕਦਾ। ਬਿਮਾਰ ਪਸੂ ਨੂੰ ਦਰਦ, ਬੁਖਾਰ ਅਤੇ ਹੋਰ ਰੋਗਾਹੂਆਂ ਤੋਂ ਬਚਾਅ ਲਈ ਟੀਕੇ ਲਾਏ ਜਾਂਦੇ ਹਨ। ਪਸੂ ਦੇ ਮੂੰਹ ਨੂੰ ਲਾਲ ਦਵਾਈ ਦੇ ਘੋਲ (1:1000 ਦੇ ਅਨੁਪਾਤ) ਨਾਲ ਸਾਫ਼ ਕਰਨਾ ਚਾਹੀਦਾ ਹੈ। ਖੁਰਾਂ ਨੂੰ ਫਿਨਾਈਲ ਦੇ ਘੋਲ ਨਾਲ ਧੋਣਾ ਚਾਹੀਦਾ ਹੈ। ਬਿਮਾਰ ਪਸੂਆਂ ਨੂੰ ਨਰਮ ਚਾਰਾ ਅਤੇ ਖੁਰਾਕ ਦੇਣੀ ਚਾਹੀਦੀ ਹੈ।

### ਬਚਾਅ

- ਪਸੂਆਂ ਨੂੰ ਇਸ ਬਿਮਾਰੀ ਤੋਂ ਬਚਾਅ ਲਈ ਟੀਕਾ (ਵੈਕਸੀਨ) ਲਗਵਾਉਣਾ ਚਾਹੀਦਾ ਹੈ। ਪਸੂ ਮਾਹਿਰ ਦੀ ਸਲਾਹ ਨਾਲ ਛੇ ਮਹੀਨੇ ਬਾਅਦ ਟੀਕਾਕਰਨ ਦੁਹਰਾਉਣਾ ਚਾਹੀਦਾ ਹੈ।
- ਬਿਮਾਰ ਪਸੂਆਂ ਨੂੰ ਬਾਕੀ ਪਸੂਆਂ ਤੋਂ ਅਲੱਗ ਰੱਖ ਕੇ ਉਸ ਦੀ ਸੇਵਾ ਸੰਭਾਲ ਚਾਹੀਦਾ ਹੈ।
- ਬਿਮਾਰ ਪਸੂਆਂ ਦੀ ਖੁਰਾਕ ਅਤੇ ਚੁਆਈ ਦਾ ਪ੍ਰਬੰਧ ਬਾਕੀ ਪਸੂਆਂ ਤੋਂ ਅਲੱਗ ਕਰਨਾ ਚਾਹੀਦਾ ਹੈ।
- ਪਸੂ ਦੇ ਸ਼ਰੀਰ ਅਤੇ ਸ਼ੈਡ ਦੀ ਸਫ਼ਾਈ ਮਾਹਿਰ ਦੀ ਸਲਾਹ ਨਾਲ ਕਰਨੀ ਚਾਹੀਦੀ ਹੈ।

(ਡਾ. ਸ਼ਬਨਮ ਸਿੱਧੂ ਅਤੇ ਡਾ. ਅਰੁਨਬੀਰ ਸਿੰਘ)

## ਦੁਧਾਰੂਆਂ ਵਿੱਚ ਲਹੂ ਮੂਤਣਾ ਰੋਗ ਦਾ ਵਿਸ਼ਲੇਸ਼ਣ

ਦੁਧਾਰੂਆਂ ਵਿੱਚ ਲਹੂ ਮੂਤਣਾ ਰੋਗ ਇੱਕ ਚਿੱਚੜ, ਬੂਫਿਲੱਸ ਮਾਈਕਰੋਪਲੱਸ, ਦੇ ਖੂਨ ਚੂਸਨ ਦੌਰਾਨ ਫੈਲਦਾ ਹੈ। ਇਸ ਰੋਗ ਦਾ ਕਾਰਕ ਇੱਕ ਸੂਖਮ ਪਰਜੀਵੀ, ਬਬੇਸੀਆ ਬਾਈਜੈਮੀਨਾ ਹੈ। ਇਹ ਦੇਖਿਆ ਗਿਆ ਹੈ ਕਿ ਦੇਸੀ ਗਾਂਵਾਂ ਦੇ ਮੁਕਾਬਲੇ ਦੋਗਲੀ ਨਸਲ ਦੀਆਂ ਗਾਂਵਾਂ ਜ਼ਿਆਦਾਤਰ ਇਸ ਰੋਗ ਦੀ ਚਪੇਟ ਵਿੱਚ ਆ ਜਾਂਦੀਆਂ ਹਨ। ਇਹ ਪਰਜੀਵੀ ਬਾਲਗ ਦੁਧਾਰੂਆਂ ਵਿੱਚ ਗੰਭੀਰ ਰੋਗ ਕਰਦਾ ਹੈ ਅਤੇ ਪਸੂਆਂ ਦੇ ਲਾਲ ਰਕਤਾਣੂਆਂ ਨੂੰ ਨਸ਼ਟ ਕਰਦਾ ਹੈ ਜਿਸ ਨਾਲ ਖੂਨ ਦੀ ਭਾਰੀ ਕਮੀ ਹੋ ਜਾਂਦੀ ਹੈ। ਜਾਨਵਰਾਂ ਵਿੱਚ ਰੋਗ ਦੇ ਲੱਛਣ 2-3 ਹਫ਼ਤਿਆਂ ਵਿੱਚ ਆ ਜਾਂਦੇ ਹਨ ਪਰ ਕਈ ਵਾਰ 4-5 ਦਿਨ ਵਿੱਚ ਹੀ ਬਿਮਾਰੀ ਅਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ।

ਰੋਗ-ਗ੍ਰਸਤ ਜਾਨਵਰਾਂ ਵਿੱਚ ਤੇਜ਼ ਬੁਖਾਰ (104-105 °F), ਨਿਛਾਲਤਾ ਤੇ ਸਰੀਰਕ ਕਮਜ਼ੋਰੀ, ਭੁੱਖ ਨਾ ਲੱਗਣਾ, ਖੂਨ ਦੀ ਕਮੀ, ਝਿੱਲੀਆਂ ਦਾ ਰੰਗ ਗੁਲਾਬੀ ਤੌਰੇ ਹਲਕਾ ਪੀਲਾ ਹੋ ਜਾਣਾ, ਭੂਰੇ (ਕੌਫ਼ੀ) ਰੰਗ ਵਰਗਾ ਪਿਸ਼ਾਬ ਕਰਨਾ, ਸਾਹ ਚੱੜਣਾ, ਦਿਲ ਦੀ ਪੜਕਨ ਵੱਧ ਜਾਣਾ, ਮੁੰਹ ਸੁੱਕ ਜਾਣਾ, ਪਹਿਲਾਂ ਮੌਕ ਅਤੇ ਫਿਰ ਕਬਜ਼ੀ ਇਸ ਬਿਮਾਰੀ ਦੇ ਕੁਝ ਖਾਸ ਲੱਛਣ। ਇਸ ਤੋਂ ਇਲਾਵਾ ਦੁੱਧ ਘੱਟ ਜਾਣਾ, ਗੱਭਣ ਪਸੂ ਦਾ ਤੂ ਜਾਣਾ, ਸਾਨ੍ਹਾਂ ਵਿੱਚ ਅਸਥਾਈ ਤੌਰ 'ਤੇ ਪ੍ਰਜਨਣ ਸ਼ਕਤੀ ਵਿੱਚ ਕਮੀ ਆਉਣਾ ਅਤੇ ਮੌਤ ਹੋ ਜਾਣ ਵਰਗੀਆਂ ਅਲਾਮਤਾਂ ਵੀ ਦੇਖੀਆਂ ਜਾ ਸਕਦੀਆਂ ਹਨ।

ਰੋਗ ਦੇ ਲੱਛਣਾਂ, ਪ੍ਰਭਾਵਿੱਤ ਪਸੂਆਂ ਦੇ ਖੂਨ ਦੀ ਜਾਂਚ ਅਤੇ ਪੋਸਟ-ਮਾਰਟਮ ਕਰਵਾ ਕੇ ਬਿਮਾਰੀ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਜਿਸ ਨਾਲ ਸਮਾਂ ਰਹਿੰਦੇ ਇੰਨ੍ਹਾਂ ਪਸੂਆਂ ਦੀ ਦੀ ਜਾਨ ਡਾਕਟਰੀ ਇਲਾਜ ਨਾਲ ਬਚਾਈ ਜਾ ਸਕਦੀ ਹੈ। ਇਲਾਜ ਲਈ ਡਿਮਿਨਾਜ਼ੀਨ ਡਾਈਐਸੀਟੂਰੇਟ ਨਾਮਕ ਦਵਾਈ ਦੇ ਨਾਲ-ਨਾਲ ਸਹਾਇਕ ਇਲਾਜ ਦੀ ਵੀ ਜ਼ਰੂਰਤ ਪੈਂਦੀ ਹੈ। ਰੋਕਥਾਮ ਲਈ ਪਸੂਆਂ ਦੇ ਖੂਨ ਦੀ ਸਮੇਂ-ਸਮੇਂ ਤੇ ਜਾਂਚ ਕਰਵਾਉ ਤੇ ਰੋਗੀ ਪਸੂ ਦਾ ਡਾਕਟਰੀ ਇਲਾਜ ਕਰਵਾਉ, ਪਸੂਆਂ ਨੂੰ ਸੰਤੁਲਿੱਤ ਅਤੇ ਚੰਗੀ ਕੁਆਲਿਟੀ ਦੀ ਖੁਰਾਕ ਦਿਉ, ਸੈਡਾਂ/ ਪਸੂ-ਮੈਟਾਂ, ਆਦਿ ਦੀ ਸਾਫ਼ ਸਫ਼ਾਈ ਰੱਖੋ, ਅਤੇ ਬੀਮਾਰ ਜਾਨਵਰਾਂ ਨੂੰ ਤੰਦਰੂਸਤ ਪਸੂਆਂ ਤੋਂ ਅੱਡ ਕਰ ਦਿਉ। ਕਿਉਂਕਿ ਇਹ ਰੋਗ ਚਿੱਚੜਾਂ ਦੁਆਰਾ ਫੈਲਦਾ ਹੈ, ਪਸੂ ਪਾਲਕ ਨੂੰ ਚਿੱਚੜਾਂ ਦੀ ਰੋਕਥਾਮ ਦੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹਨ ਜਿਵੇਂ ਚਿੱਚੜਾਂ ਦੀ ਰੋਕਥਾਮ ਲਈ ਸਿਫਾਰਸ਼ ਕੀਤੀਆਂ ਦਵਾਈਆਂ ਦਾ ਡਾਕਟਰੀ ਸਲਾਹ ਅਨੁਸਾਰ ਇਸਤੇਮਾਲ, ਸੈਡ / ਖੁਰਲੀ/ ਪਸੂਆਂ ਦੇ ਬੰਨਣ ਵਾਲੀ ਥਾਂ ਦੀ ਸਾਫ਼ ਸਫ਼ਾਈ, ਸੈਡ ਵਿਚਲੀਆਂ ਦਰਜਾਂ/ ਵਿੱਥਾਂ/ ਤਰੇਤਾਂ/ ਮੌਰੀਆਂ ਨੂੰ ਟੀਪ ਕਰਨਾ/ ਭਰਨਾ ਕਿਉਂਕਿ ਚਿੱਚੜ ਇੰਨ੍ਹਾਂ ਲੁਕਨਗਾਹਾਂ ਵਿੱਚ ਛੁਪੇ ਰਹਿੰਦੇ ਹਨ, ਅਤੇ ਸੈਡਾਂ ਵਿੱਚ ਮੁਰਗੀਆਂ ਰੱਖਣਾ ਜੋ ਕਿ ਪਸੂ ਦੀ ਚਮੜੀ ਅਤੇ ਫਰਸ਼ ਤੇ ਡਿੱਗੀਆਂ ਚਿੱਚੜਾਂ ਨੂੰ ਖਾਣ ਵਿੱਚ ਕਾਫ਼ੀ ਸਹਾਇਕ ਹੁੰਦੀਆਂ ਹਨ।


## ਪਸੂ ਪਾਲਕ ਟੈਲੀ-ਅਡਵਾਈਜ਼ਰੀ ਕੇਂਦਰ

ਪਸੂਆਂ ਸਬੰਧੀ ਜਾਣਕਾਰੀ ਅਤੇ ਮੁਸ਼ਕਿਲਾਂ ਦੇ ਹੱਲ ਲਈ ਯੂਨੀਵਰਸਿਟੀ ਵਿਖੇ ਸਲਾਹ  
ਕਰਨ ਲਈ ਡੋਨ ਨੰਬਰ

**62832-97919**

**62832-58834**

## ਦੁਧਾਰੂਆਂ ਵਿੱਚ ਲਹੂ ਮੁਤਣਾ ਰੋਗ ਦਾ ਵਿਸ਼ਲੇਸ਼ਣ



**ਲਹੂ ਮੁਤਣਾ ਰੋਗ: ਬਬੇਸ਼ੀਆ ਕਿਟਾਣੂ ਦਾ ਜੀਵਨ-ਚੱਕਰ**

(ਡਾ. ਹਰਕੀਰਤ ਸਿੰਘ ਅਤੇ ਡਾ. ਜੋਤੀ)

## ਬੈਕਯਾਰਡ ਮੁਰਗੀ ਪਾਲਣ ਦੇ ਕਿੱਤੇ ਵਿੱਚ ਆਉਂਦੀਆਂ ਮੁਸ਼ਕਿਲਾਂ

ਪਿਛਲੇ ਕੁਝ ਸਾਲਾਂ ਵਿੱਚ, ਬੈਕਯਾਰਡ ਮੁਰਗੀ ਪਾਲਣ ਦੇ ਕਿੱਤੇ ਵਿੱਚ, ਮਹੱਤਵਪੂਰਨ ਵਾਧਾ ਵੇਖਿਆ ਗਿਆ ਹੈ। ਇਸ ਕਿੱਤੇ ਬਾਬਤ ਯੂਨੀਵਰਿਸਟੀ ਵੱਲੋਂ ਮੁਰਗੀ ਪਾਲਕਾਂ ਨਾਲ ਕੀਤੇ ਇੱਕ ਅਧਿਐਨ ਵਿੱਚ ਇਸ ਵਿਚਲੀਆਂ ਮੁਸ਼ਕਿਲਾਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਬੈਕਯਾਰਡ ਮੁਰਗੀ ਪਾਲਕਾਂ ਵੱਲੋਂ ਦੱਸੀਆਂ ਗਈਆਂ ਮੁਸ਼ਕਿਲਾਂ ਦਾ ਵਰਨਣ ਹੇਠਾਂ ਲਿਖੇ ਅਨੁਸਾਰ ਹੈ -

### 1. ਇਨਪੁਟ ਸਪਲਾਈ (ਫਾਰਮ ਵੱਲ ਆਉਂਦੀਆਂ ਵਸਤਾਂ ਦੀ ਲੜੀ) ਦੀਆਂ ਮੁਸ਼ਕਿਲਾਂ

- |   |   |
|---|---|
| <ul style="list-style-type: none"> <li>ਲੋਨ, ਸਬਿਸਡੀ, ਅਤੇ ਬੀਮਾ ਸਹਾਇਤਾ ਤੱਕ ਪਹੁੰਚ ਦੀ ਘਾਟ</li> <li>ਵੈਟਰਨਰੀ ਸੇਵਾਵਾਂ ਤੱਕ ਘੱਟ ਪਹੁੰਚ</li> <li>ਸਹੀ ਸਮੇਂ 'ਤੇ ਦਵਾਈਆਂ ਅਤੇ ਟੀਕਿਆਂ ਦੀ ਉਪਲਬਧਤਾ ਨਾ ਹੋਣਾ</li> </ul> | <ul style="list-style-type: none"> <li>ਬਿਹਤਰ ਜਰਮਪਲਾਜ਼ਮ ਦੀ ਉਪਲਬਧਤਾ ਨਾ ਹੋਣਾ</li> <li>ਲੋੜੀਂਦੇ ਸਮੇਂ 'ਤੇ ਚੂਚਿਆਂ ਦੀ ਉਪਲਬਧਤਾ ਵਿੱਚ ਘਾਟ</li> </ul> |
|---|---|

### 2. ਉਤਪਾਦਨ ਵਿੱਚ ਮੁਸ਼ਕਿਲਾਂ

- |   |  |
|---|--|
| <ul style="list-style-type: none"> <li>ਪੈਸ਼ਟਿਕ ਖੁਰਾਕ ਦੀ ਉੱਚ ਲਾਗਤ</li> <li>ਦੇਸੀ ਮੁਰਗੀਆਂ ਦੇ ਅੰਡਿਆਂ ਦੀ ਘੱਟ ਹੈਚਿੰਗ ਸਮਰੱਥਾ</li> <li>ਮੁਰਗੀਆਂ ਦੇ ਪ੍ਰਬੰਧਨ ਵਿੱਚ ਵਿਗਿਆਨਕ ਤਕਨੀਕਾਂ</li> </ul> | <ul style="list-style-type: none"> <li>ਦੇਸੀ ਮੁਰਗੀਆਂ ਦੀ ਘੱਟ ਉਤਪਾਦਨ ਸ਼ਕਤੀ (ਇਨਬ੍ਰੀਡਿੰਗ ਸਮੱਸਿਆ)</li> <li>ਪਰਜੀਵੀਆਂ ਅਤੇ ਬਿਮਾਰੀਆਂ ਕਰਕੇ ਮੌਤ ਦਰ ਵਿੱਚ ਵਾਧਾ</li> <li>ਗਿਆਨ ਦੀ ਘਾਟ</li> </ul> |
|---|--|

### 3. ਮੰਡੀਕਰਨ ਵਿੱਚ ਮੁਸ਼ਕਿਲਾਂ

- |   |   |
|---|---|
| <ul style="list-style-type: none"> <li>ਬਿਹਤਰ ਮੰਡੀਕਰਨ ਦੀ ਜਾਣਕਾਰੀ ਤੱਕ ਸੀਮਤ ਪਹੁੰਚ</li> <li>ਮੌਸਮੀ ਬਦਲਾਅ ਨਾਲ ਅੰਡਿਆਂ ਦੀ ਸਪਲਾਈ ਅਤੇ ਮੰਗ ਵਿੱਚ ਅਸਰ</li> <li>ਆਂਡੇ ਤੇ ਮੀਟ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ</li> </ul> | <ul style="list-style-type: none"> <li>ਉਤਪਾਦਨ ਤੋਂ ਖਪਤ ਤੱਕ ਕਮਜ਼ੋਰ ਲਿੰਕੇਜ</li> <li>ਗੈਰ- ਸੰਗਿਠਤ ਮੰਡੀਕਰਨ ਢਾਂਚਾ ਅਤੇ ਦੂਰ-ਦੁਰਾਡੇ ਦੇ ਬਾਜ਼ਾਰਾਂ ਤੱਕ ਸੀਮਤ ਪਹੁੰਚ</li> </ul> |
|---|---|

### 4. ਪ੍ਰੋਸੈਸਿੰਗ ਅਤੇ ਆਵਾਜਾਈ ਵਿੱਚ ਮੁਸ਼ਕਿਲਾਂ

- |   |   |
|---|---|
| <ul style="list-style-type: none"> <li>ਉਤਪਾਦਨ ਖੇਤਰਾਂ ਤੋਂ ਮੰਡੀਕਰਨ ਤੱਕ ਆਵਾਜਾਈ ਦੀ ਕਮੀ</li> <li>ਸਥਾਨਕ ਪੱਧਰ 'ਤੇ ਆਂਡੇ ਅਤੇ ਮੀਟ ਲਈ ਭੰਡਾਰਣ ਸੁਵਿਧਾ ਦੀ ਕਮੀ</li> <li>ਪਿੰਡ ਪੱਧਰ 'ਤੇ ਪ੍ਰੋਸੈਸਿੰਗ ਦੀਆਂ ਢੁਕਵੀਆਂ ਸਹੂਲਤਾਂ ਨਾ ਹੋਣਾ</li> </ul> | <ul style="list-style-type: none"> <li>ਵੈਟਰਨਰੀ ਸੇਵਾਵਾਂ ਤੱਕ ਪਹੁੰਚ ਲਈ ਉਚਿਤ ਆਵਾਜਾਈ ਸਹੂਲਤਾਂ ਦੀ ਘਾਟ</li> <li>ਮੀਟ ਅਤੇ ਆਂਡੇ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਦੇ ਮੁੱਲ ਵਾਧੇ ਦੀ ਤਕਨੀਕੀ ਜਾਣਕਾਰੀ ਵਿੱਚ ਕਮੀ</li> </ul> |
|---|---|

### 5. ਹੋਰ ਮੁਸ਼ਕਿਲਾਂ

ਆਵਾਰਾ ਅਤੇ ਜੰਗਲੀ ਜਾਨਵਰਾਂ ਦੇ ਹਮਲੇ ਨਾਲ ਮੁਰਗੀਆਂ ਨੂੰ ਨੁਕਸਾਨ, ਗਰਮੀ ਅਤੇ ਠੰਡੀ ਮੌਸਮੀ ਸਥਿਤੀਆਂ ਦੇ ਕਾਰਨ ਮੌਤ ਦਰ ਵਿੱਚ ਵਾਧਾ, ਨਿੱਜੀ ਵੈਟਰਨਰੀ ਸੇਵਾਵਾਂ ਦੀ ਉੱਚ ਲਾਗਤ, ਪੈਸ਼ਟਿਕ ਸਪਲੀਮੈਂਟਰੀ ਫੀਡ ਦੀ ਮਹੱਤਤਾ ਬਾਰੇ ਜਾਣਕਾਰੀ ਦੀ ਘਾਟ, ਆਕਾਰ ਵਿੱਚ ਛੋਟਾ ਹੋਣ ਕਰਕੇ ਚੋਰੀ ਦੇ ਮਾਮਲਿਆਂ ਵਿੱਚ ਵਾਧਾ

(ਡਾ. ਅਕਸ਼ਿਤਾ ਚੱਡਾ ਅਤੇ ਡਾ. ਜਸਵਿੰਦਰ ਸਿੰਘ)

## ਮੁਰਗੀਆਂ ਦੇ ਅਹਾਰ ਵਿੱਚ ਕੈਨੋਲਾ ਮੀਲ ਦੀ ਵਰਤੋਂ

ਕੈਨੋਲਾ ਬਰੈਸੀਕਾ ਪਰਿਵਾਰ ਦਾ ਪੌਦਾ ਹੈ। ਸਰੋਂ ਤੋਂ ਤੇਲ ਪ੍ਰਾਪਤ ਕਰਨ ਉਪਰੰਤ ਮਿਲਣ ਵਾਲਾ ਉਪ-ਉਤਪਾਦ ਕੈਨੋਲਾ ਮੀਲ ਹੈ। ਕੈਨੋਲਾ ਮੀਲ ਵਿੱਚ ਸਰੋਂ ਨਾਲੋਂ ਤੇਲ ਅਤੇ ਗੁਲੂਕੋਸੀਨੋਲੋਟ ਦੀ ਮਾਤਰਾ ਘੱਟ ਹੁੰਦੀ ਹੈ। ਸੋਇਆਬੀਨ ਦੀ ਖਲ ਤੋਂ ਬਾਅਦ ਦੂਸਰੀ ਸਭ ਤੋਂ ਵੱਧ ਉਤਪਾਦਨ ਵਾਲੀ ਖਲ ਕੈਨੋਲਾ ਮੀਲ ਹੈ। ਕੈਨੋਲਾ ਦੀ ਖਲ ਵਿੱਚ ਜਰੂਰੀ ਅਮੀਨੋਐਸਿਡ ਅਤੇ ਵੱਧ ਗੁਣਵਤਾ ਦੀ ਪ੍ਰੋਟੀਨ ਹੋਣ ਕਾਰਨ ਇਸਨੂੰ ਅਹਾਰ ਵਜੋਂ ਵਰਤਿਆ ਜਾ ਰਿਹਾ ਹੈ। ਪਸੂ ਉਤਪਾਦਨ ਵਿੱਚ ਵੱਧਦੇ ਆਹਾਰ ਦੇ ਖਰਚੇ ਕਾਰਨ ਕੈਨੋਲਾ ਦੀ ਖਲ ਦੇ ਉਪਯੋਗ ਨੂੰ ਇੱਕ ਵਧੀਆ ਵਿਕਲਪ ਮੰਨਿਆ ਜਾਂਦਾ ਹੈ।

### ਕੈਨੋਲਾ ਮੀਲ ਦਾ ਰਸਾਇਣਿਕ ਢਾਂਚਾ-

ਮਥੀਅਨੀਨ, ਲਾਈਸੀਨ,  
ਸੀਸਟੀਨ ਅਤੇ ਟ੍ਰੈਪਟੋਨ  
ਵੱਧ ਮਾਤਰਾ ਵਿੱਚ ਹਨ।

ਇਸ ਵਿੱਚ ਫੋਸਫੋਲਾਈਪਿਡ,  
ਟਰਾਈਗਲੈਸਿਲੋਸ਼ਨ ਅਤੇ  
ਕ੍ਰੀਡੈਟੀ ਐਸਿਡ ਦੀ ਮਾਤਰਾ  
ਵੀ ਵੱਧ ਹੁੰਦੀ ਹੈ।

ਉੱਚ ਪਾਚਣ ਸਕਤੀ ਅਤੇ  
ਸਵਾਦਲੈਕ ਹੋਣ ਕਰਕੇ ਇਹ  
ਮੌਜੂਦਾ ਪ੍ਰੋਟੀਨ ਸਰੋਤ ਲਈ  
ਵਧੀਆ ਵਿਕਲਪ ਹੈ।

## ਮੁਰਗੀਆਂ ਦੇ ਰਾਸ਼ਣ ਵਿੱਚ ਕੈਨੋਲਾ ਕਿਵੇਂ ਵਰਤੀਏ -

ਜਿਸ ਦਾਣੇ ਵਿੱਚ ਐਮੀਨੋਐਸਿਡ ਦੇ ਸੁਤੰਲਿਨ ਉੱਪਰ ਜਿਆਦਾ ਜੋਰ ਦਿੱਤਾ ਜਾਵੇ ਉਹਨਾਂ ਵਿੱਚ ਕੈਨੋਲਾ ਮੀਲ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਸ ਨਾਲ ਮੁਰਗੀਆਂ ਦੀ ਵਿਕਾਸ ਦਰ ਅਤੇ ਦਾਣਾ ਖਾਣ ਦੀ ਸਮਤਾ ਉਪਰ ਕੋਈ ਪ੍ਰਭਾਵ ਨਹੀਂ ਪੈਂਦਾ।

### ਬਰਾਇਲਰ ਫੀਡ -

ਕੈਨੋਲਾ ਮੀਲ ਵਿੱਚ ਘੱਟ ਐਨਰਜੀ ਹੋਣ ਕਰਕੇ ਇਸ ਨੂੰ ਬਰਾਇਲਰ ਦੇ ਦਾਣੇ ਵਿੱਚ 10% ਤੋਂ ਜਿਆਦਾ ਨਹੀਂ ਮਿਲਾ ਸਕਦੇ। ਜਦ ਕਿ ਕੈਨੋਲਾ ਮੀਲ ਦੇ ਨਾਲ ਬੰਦਿਆਈ ਮਿਲਾ ਕੇ ਇਸ ਦਾ ਐਨਰਜੀ ਲੈਵਲ ਵਧਾਇਆ ਜਾ ਸਕਦਾ ਹੈ ਅਤੇ ਬਰਾਇਲਰ ਦੇ ਦਾਣੇ ਵਿੱਚ ਮਿਲਾਉਣ ਦੀ ਮਾਤਰਾ ਵੀ ਵੱਧ ਜਾਂਦੀ ਹੈ।

### ਲੇਅਰ ਫੀਡ -

ਕੈਨੋਲਾ ਮੀਲ ਨੂੰ ਲੇਅਰ ਦੇ ਦਾਣੇ ਵਿੱਚ ਮਿਲਾਉਣ ਦੀ ਦਰ 10% ਤੱਕ ਸੀਮਤ ਹੈ ਕਿਉਂਕਿ ਜਿਆਦਾ ਦਰ ਖਿਲਾਉਣ ਨਾਲ ਇਹ ਲੇਅਰ ਵਿੱਚ ਲੀਵਰ ਹੈਮਰਿਜ ਕਰਕੇ ਸੌਂਡ ਦੀ ਦਰ ਨੂੰ ਵਧਾਉਂਦਾ ਹੈ। ਕੈਨੋਲਾ ਮੀਲ ਵਿੱਚ ਸੀਨਾਪਾਇਨ ਹੋਣ ਕਰਕੇ ਫਿਸ਼ ਮੀਲ ਵਿੱਚ ਮੌਜੂਦ ਟ੍ਰਾਈਮਿਥਾਇਲ ਅਮੀਨ ਦਾ ਪਾਚਣ ਘੱਟ ਜਾਂਦਾ ਹੈ, ਜਿਸ ਕਰਕੇ ਅੰਡੇ ਵਿੱਚ ਮੱਛੀ ਦੀ ਗੰਧ ਰਹਿ ਜਾਂਦੀ ਹੈ।

### ਕੈਨੋਲਾ ਮੀਲ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ -

ਕੈਨੋਲਾ ਮੀਲ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿੱਚ ਗਲੋਕੋਸੀਨੋਲੋਟ, ਸੀਨਾਪਾਇਨ, ਫਾਇਟਕ ਐਸਿਡ, ਟੈਨੀਨ, ਕੱਚੇ ਰੇਸ਼ੇ ਅਤੇ ਇਲੈਕਟ੍ਰੋਲਾਇਟਸ ਮੌਜੂਦ ਹਨ। ਇਹ ਕਾਰਕ ਪੇਲਟਰੀ ਦੇ ਪਾਚਕ ਤੰਤਰ ਵਿੱਚ ਪ੍ਰੋਸ਼ਣ ਤੱਤਾਂ ਦੇ ਪਾਚਣ ਨੂੰ ਰੋਕ ਕੇ ਮੁਰਗੀਆਂ ਦੇ ਵੱਧਣ ਦੀ ਦਰ ਘਟਾਉਂਦੇ ਹਨ।

ਕਿਸੇ ਵੀ ਪੇਲਟਰੀ ਫਾਰਮ ਵਿੱਚ ਰਾਸ਼ਣ ਦੀ ਲਾਗਤ ਸਭ ਤੋਂ ਵੱਧ ਮੰਨੀ ਜਾਂਦੀ ਹੈ। ਜਿਸ ਵਿੱਚ ਸੋਇਆਬੀਨ ਦੀ ਵਰਤੋਂ ਹੋਣ ਕਾਰਨ ਮੁਰਗੀਆਂ ਦਾ ਰਾਸ਼ਣ ਬਾਕੀ ਪਸੂਆਂ ਨਾਲੋਂ ਮਹਿੰਗਾ ਹੋ ਜਾਂਦਾ ਹੈ ਸੋਇਆਬੀਨ ਦੀ ਖਪਤ ਘਟਾਉਣ ਲਈ ਮੁਰਗੀਆਂ ਦੇ ਰਾਸ਼ਣ ਵਿੱਚ ਕੈਨੋਲਾਮੀਲ ਦੀ ਦਰ 10% ਤੱਕ ਨਿਸਚਿਤ ਕਰ ਸਕਦੇ ਹਨ।

(ਡਾ. ਨੀਤੀ, ਡਾ. ਗੁਰਸਲਾਮਤ)

## ਗੁੱਲੀ ਡੰਡੇ (ਫਲੈਰਿਸ ਮਾਈਨਰ) ਦੇ ਬੀਜ ਦੀ ਪਸੂ ਖੁਰਾਕ ਵਿੱਚ ਵਰਤੋਂ

### ਫਲੈਰਿਸ ਮਾਈਨਰ ਕੀ ਹੈ ?

ਫਲੈਰਿਸ ਮਾਈਨਰ (ਗੁੱਲੀ ਡੰਡਾ) ਇੱਕ ਤੇਜ਼ੀ ਨਾਲ ਵਧਣ ਵਾਲੀ ਬੂਟੀ ਹੈ, ਜੋ ਕਣਕ ਦੇ ਖੇਤਾਂ ਵਿੱਚ ਹੁੰਦੀ ਹੈ। ਇਸ ਨਦੀਨ ਦੇ ਖਾਤਮੇ ਲਈ ਕਈ ਕੀਟ ਨਾਸ਼ਕ ਵਰਤੋਂ ਜਾਂਦੇ ਹਨ ਪਰ ਫਿਰ ਵੀ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ। ਕਣਕ ਦੀ ਵਾਢੀ ਵੇਲੇ ਇਸ ਦੇ ਬੀਜ ਬਜ਼ਾਰ ਵਿੱਚ ਕਾਫ਼ੀ ਮਾਤਰਾ ਵਿੱਚ ਉਪਲੱਬਧ ਹੁੰਦੇ ਹਨ। ਇਸ ਬੂਟੀ ਵਿੱਚ ਬਹੁਤ ਸਾਰੇ ਚਿਕਿਤਸਕ ਗੁਣ ਹਨ। ਇਹ ਬੂਟੀ ਪੇਟ ਦੇ ਕੀਤੇ ਖਤਮ ਕਰਦੀ ਹੈ ਅਤੇ ਚਮੜੀ ਦੇ ਰੋਗਾਂ ਵਿੱਚ ਵੀ ਇਸਦਾ ਲੇਪ ਲਾਭਦਾਇਕ ਹੁੰਦਾ ਹੈ।

### ਫਲੈਰਿਸ ਮਾਇਨਰ (ਗੁੱਲੀ ਡੰਡੇ) ਦੇ ਬੀਜਾਂ ਦੀ ਰਸਾਇਣਕ ਰਚਨਾ

ਫਲੈਰਿਸ ਮਾਈਨਰ ਬੀਜ ਵਿੱਚ 90 ਪ੍ਰਤੀਸ਼ਤ ਜੈਵਿਕ ਮਾਦਾ, 11 ਪ੍ਰਤੀਸ਼ਤ ਕੱਚੀ ਪ੍ਰੋਟੀਨ, 6 ਪ੍ਰਤੀਸ਼ਤ ਫੈਟ, 25 ਪ੍ਰਤੀਸ਼ਤ ਐਨ.ਡੀ.ਐਫ. (ਸਮਰੋਧੀ ਰੇਸ਼ਾ), 18 ਪ੍ਰਤੀਸ਼ਤ ਏ.ਡੀ.ਐਫ (ਤੇਜ਼ਾਬਰੋਧੀ ਰੇਸ਼ਾ), 32 ਪ੍ਰਤੀਸ਼ਤ ਸੈਲੂਲੋਜ਼ ਅਤੇ 8.5 ਪ੍ਰਤੀਸ਼ਤ ਲਿਗਲਿਨ ਹੁੰਦਾ ਹੈ। ਇਸਦੀ ਤੁਲਨਾ ਜੇ ਪ੍ਰਚਲਿਤ ਅਨਾਜ ਜਿਵੇਂ ਕਿ ਕਣਕ ਨਾਲ ਕਰੀਏ ਤਾਂ ਇਸ ਵਿੱਚ ਪ੍ਰੋਟੀਨ ਦੀ ਮਾਤਰਾ ਕਣਕ ਦੇ ਸਮਾਨ ਅਤੇ ਮੱਕੀ ਤੋਂ ਵੱਧ ਹੁੰਦੀ ਹੈ। ਇਸ ਵਿੱਚ ਫੈਟ ਵੀ ਮੱਕੀ ਅਤੇ ਕਣਕ ਤੋਂ ਵੱਧ ਹੁੰਦਾ ਹੈ।

### ਵਰਤੋਂ ਦਾ ਤਰੀਕਾ

ਮੀਡੀਆਮ ਅਤੇ ਘੱਟ ਦੁੱਧ ਦੇਣ ਵਾਲੇ ਪਸੂਆਂ ਦੀ ਖੁਰਾਕ ਵਿੱਚ ਫਲੈਰਿਸ ਮਾਈਨਰ ਦੇ ਬੀਜ ਅਨਾਜ ਜਿਵੇਂ ਕਿ ਕਣਕ ਦੇ 100 ਪ੍ਰਤੀਸ਼ਤ ਬਦਲ ਦੇ ਰੂਪ ਵਿੱਚ (ਨਾਈਟ੍ਰੋਜਨ ਦੇ ਅਧਾਰ ਉੱਤੇ) ਵਰਤੋਂ ਜਾ ਸਕਦੇ ਹਨ। ਵਧੇਰੇ ਦੁੱਧ ਦੇਣ ਵਾਲੇ ਪਸੂਆਂ (ਦੋਗਲੀਆਂ ਗਾਂਵਾਂ) ਦੇ ਆਹਾਰ ਵਿੱਚ ਵੀ ਗੁੱਲੀ ਡੰਡੇ ਦੇ ਬੀਜ ਵੰਡ ਵਿੱਚ 75 ਪ੍ਰਤੀਸ਼ਤ ਤੱਕ ਮੱਕੀ ਦੇ ਬਦਲ ਦੇ ਤੌਰ 'ਤੇ ਵਰਤੋਂ ਜਾ ਸਕਦੇ ਹਨ।

ਇਹਨਾਂ ਦਾ ਪਸੂਆਂ ਦੇ ਸਰੀਰਕ ਵਜਨ, ਦੁੱਧ ਉਤਪਾਦਨ ਅਤੇ ਦੁੱਧ ਦੀ ਰਚਨਾ (ਫੈਟ, ਪ੍ਰੋਟੀਨ, ਲੈਕਟੋਸ) ਉੱਤੇ ਵੀ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।

ਕਣਕ ਦੀ ਵਾਢੀ ਸਮੇਂ ਗੁੱਲੀ ਡੰਡੇ ਦੇ ਬੀਜ ਬਜ਼ਾਰ ਵਿੱਚ ਸਸਤੀ ਕੀਮਤ ਉੱਤੇ ਉਪਲੱਬਧ ਹੁੰਦੇ ਹਨ। ਇਸ ਵੇਲੇ ਪਸੂ ਪਾਲਕ ਵੰਡ ਵਿੱਚ ਰਵਾਇਤੀ ਅਨਾਜ (ਮੱਕੀ/ਕਣਕ) ਨੂੰ 75 ਪ੍ਰਤੀਸ਼ਤ ਤੱਕ ਬਿਨਾਂ ਕਿਸੇ ਨੁਕਸਾਨ ਦੇ ਗੁੱਲੀ ਡੰਡੇ ਦੇ ਬੀਜਾਂ ਨਾਲ ਬਦਲ ਸਕਦੇ ਹਨ।

### ਸਾਵਧਾਨੀ

ਪਸੂਆਂ ਨੂੰ ਗੁੱਲੀ ਡੰਡੇ ਦਾ ਤਾਜ਼ਾ ਨਦੀਨ ਨਹੀਂ ਖੁਆਉਣਾ ਚਾਹੀਦਾ ਕਿਉਂਕਿ ਇਸ ਵਿੱਚ ਡਾਇਮਿਥਾਇਲ ਟ੍ਰਿਪਟਾਮੀਨ ਨਾਂ ਦੇ ਐਲਕੇਲਾਇਡ ਹੁੰਦੇ ਹਨ ਜੋ ਪਸੂ ਦੀ ਸਿਹਤ ਅਤੇ ਦੁੱਧ ਉਤਪਾਦਨ ਲਈ ਹਾਨੀਕਾਰਕ ਸਾਬਤ ਹੋ ਸਕਦੇ ਹਨ। ਪਰ ਗੁੱਲੀ ਡੰਡੇ ਦੇ ਬੀਜ ਵਿੱਚ ਇਹ ਐਲਕੇਲਾਇਡ ਨਹੀਂ ਪਾਏ ਜਾਂਦੇ ਅਤੇ ਇਹ ਦੁਧਾਰੂ ਪਸੂਆਂ ਦੇ ਵੰਡ ਵਿੱਚ ਅਨਾਜ ਦੇ ਬਦਲ ਦੇ ਰੂਪ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਵਰਤੋਂ ਜਾ ਸਕਦੇ ਹਨ।

(ਡਾ. ਜੈਸਮੀਨ ਕੌਰ)

## ਜੁਲਾਈ- ਅਗਸਤ ਦੌਰਾਨ ਪਸੂ ਪਾਲਕਾਂ ਲਈ ਮੁੱਖ ਰੁਝੇਵੇਂ

ਇਸ ਸਾਲ ਜੁਲਾਈ ਮਹੀਨੇ ਵਿੱਚ ਭਰਪੂਰ ਬਰਸਾਤਾਂ ਦਾ ਅਨੁਮਾਨ ਹੈ। ਬਰਸਾਤਾਂ ਤੋਂ ਬਾਅਦ ਧੁੱਪ ਨਿੱਕਲਣ ਨਾਲ ਹਵਾ ਵਿੱਚ ਨਮੀ ਵਧ ਜਾਵੇਗੀ ਜਿਸ ਨਾਲ ਪਸੂਆਂ ‘ਤੇ ਪਰਜੀਵੀਆਂ ਦੇ ਹਮਲੇ ਵੀ ਵੱਧ ਸਕਦੇ ਹਨ।

### ਡੇਅਰੀ ਡਾਰਮਿੰਗ

ਮਾਹਿਰ ਡਾਕਟਰ ਦੀ ਜਾਂਚ ਅਨੁਸਾਰ ਪਸੂਆਂ ਨੂੰ ਚਿੱਚੜਾਂ ਤੋਂ ਬਚਾਉਣ ਦੀ ਦਵਾਈ ਦਿਉ।

ਪਸੂਆਂ ਦੇ ਸ਼ੈਂਡ ਵਿੱਚ ਚਿੱਚੜਾਂ ਨੂੰ ਮਾਰਨ ਲਈ ਸਿਫਾਰਿਸ਼ ਦਵਾਈਆਂ ਦਾ ਛਿੜਕਾਅ ਕਰੋ।

ਫਾਰਮ ਵਿੱਚ ਬਾਇਉਸਿਕਿਊਰਿਟੀ ਦਾ ਪ੍ਰਬੰਧ ਮਜ਼ਬੂਤ ਕਰੋ।

ਪਸੂਆਂ ਨੂੰ ਗਿੱਲੇ ਪੱਠੇ ਨਾ ਪਾਓ। ਇਸ ਨਾਲ ਇਹਨਾਂ ਨੂੰ ਅਫਾਰਾ ਹੋ ਸਕਦਾ ਹੈ।

### ਬੱਕਰੀ ਪਾਲਣ

ਜਿਹੜੀਆਂ ਬੱਕਰੀਆਂ ਨੂੰ ਭਾਵੇਂ ਮਹੀਨੇ ਗੱਭਣ ਕਰਵਾਉਣਾ ਹੋਵੇ, ਉਹਨਾਂ ਨੂੰ ਰੋਜ਼ਾਨਾ ਪਾਈਆ ਖੁਰਾਕ ਵੱਧ ਪਾਉ ਤਾਂ ਕਿ ਇਹਨਾਂ ਦੀਆਂ ਆਂਡਾਦਾਨੀਆਂ ਤੋਂ ਵੱਧ ਆਂਡੇ ਬਣਨ ਜਿਸ ਨਾਲ ਜੋੜੇ ਬੱਚਿਆਂ ਦੇ ਅਸਾਰ ਵਧ ਜਾਂਦੇ ਹਨ।

ਅਗਲੇ ਇੱਕ ਮਹੀਨੇ ਦੌਰਾਨ ਬੱਕਰੀਆਂ ਦੀ ਖਰੀਦ ਨਾ ਕਰੋ। ਮੌਸਮ ਦੇ ਦਬਾਅ ਅਤੇ ਬਦਲਾਅ ਕਾਰਨ ਬੱਕਰੀਆਂ ਬਿਮਾਰ ਹੋ ਸਕਦੀਆਂ ਹਨ।

### ਮੁਰਗੀ ਪਾਲਣ

ਆਂਡੇ ਵਾਲੀਆਂ ਮੁਰਗੀਆਂ ਨੂੰ 21 ਹਫ਼ਤਿਆਂ ਦੀ ਉਮਰ ਤੋਂ ਰੋਜ਼ਾਨਾ 16 ਘੰਟੇ ਰੋਸ਼ਨੀ ਦੇਣੀ ਚਾਹੀਦੀ ਹੈ।

ਬ੍ਰਾਇਲਰ ਮੁਰਗੀਆਂ ਦੇ ਸ਼ੈਂਡ ਵਿੱਚ ਸੁੱਕ ਦਾ ਖਾਸ ਖਿਆਲ ਰੱਖੋ ਕਿ ਇਸ ਵਿੱਚ ਵਾਧੂ ਨਮੀ ਨਾ ਬਣ ਰਹੀ ਹੋਵੇ।

### ਸੂਰ ਪਾਲਣ

ਸੂਰਾਂ ਨੂੰ ਅਫ਼ਰੀਕਨ ਸਵਾਈਨ ਫੀਵਰ ਤੋਂ ਬਚਾਉਣ ਲਈ ਜੀਵ ਸੁਰੱਖਿਆ ਦੇ ਛੁਕਵੇਂ ਪ੍ਰਬੰਧ ਕਰੋ।

ਸੂਰਾਂ ਦੀ ਸਰੀਰਕ ਜਾਂਚ ਕਰਵਾਉਂਦੇ ਰਹੋ ਤਾਂ ਕਿ ਬਾਹਰੀ ਪਰਜੀਵੀਆਂ ਦੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।

ਸੂਰਾਂ ਦੇ ਮਲ ਦੀ ਜਾਂਚ ਕਰਵਾ ਕੇ ਅੰਦਰੂਨੀ ਪਰਜੀਵੀਆਂ ਦਾ ਪਤਾ ਕਰਕੇ ਲੋੜੀਂਦੀ ਦਵਾਈ ਦਿਉ।

### ਮੱਛੀ ਪਾਲਣ

ਲੰਬੇ ਸਮੇਂ ਤੋਂ ਚੱਲ ਰਹੀ ਬੱਦਲਵਾਈ ਕਾਰਨ ਸਵੇਰ ਵੇਲੇ ਵੀ ਏਰੋਸ਼ਨ ਜਾਰੀ ਰੱਖੋ।

ਮੀਂਹ ਦੇ ਪਾਣੀ ਕਾਰਨ ਤਲਾਅ ਦੀ ਪੀ ਐਂਚ ਵਿੱਚ ਫਰਕ ਪੈ ਸਕਦਾ ਹੈ। ਇਸ ਦੀ ਜਾਂਚ ਕਰਕੇ ਚੂਨੇ ਦੀ ਲੋੜ ਅਨੁਸਾਰ ਵਰਤੋਂ ਕਰੋ।

(ਡਾ. ਜਸਵਿੰਦਰ ਸਿੰਘ, ਡਾ. ਅਰੁਨਬੀਰ ਸਿੰਘ)